

To be executed on a non-judicial stamp paper of Rs. 100 (In case of Maharashtra and Mumbai Rs. 500 and in Karnataka Rs. 200); Document to be notarized

100 ਰੁਪਏ ਦੇ ਗੈਰ-ਅਦਾਲਤੀ ਅਸਟਾਮ ਪੇਪਰ 'ਤੇ ਨਿਸ਼ਪਾਦਿਤ ਕਰਨ ਲਈ, (ਮਹਾਰਾਸ਼ਟਰ ਅਤੇ ਮੁੰਬਈ ਦੇ ਮਾਮਲੇ ਵਿੱਚ 500 ਰੁਪਏ ਅਤੇ ਕਰਨਾਟਕ ਵਿੱਚ 200 ਰੁਪਏ ਹੈ); ਨੋਟਰੀ ਕਰਨ ਲਈ ਦਸਤਾਵੇਜ਼

DECLARATION CUM INDEMNITY

ਘੋਸ਼ਣਾ ਕਮ ਮੁਆਵਜ਼ਾ

I, S/o D/o W/o and residing at Do hereby declare that:

ਮੈਂ.....ਪੁੱਤਰ/ਪੁੱਤਰੀ/ਪਤਨੀ..... ਅਤੇ ਇਸ ਦੀ ਨਿਵਾਸੀ ਇਹ ਘੋਸ਼ਣਾ ਕਰਦਾ/ਕਰਦੀ ਹਾਂ ਕਿ:

1. My Late Shri/Smt. died intestate on and I am one of the legal heirs of Late Shri/Smt. ਮੇਰੇ ਸਵਰਗਵਾਸੀ ਸ੍ਰੀ/ਸ੍ਰੀਮਤੀ ਦੀ ਮੌਤ ਨੂੰ ਬੇਵਸੀਅਤੀ ਹੋ ਗਈ ਹੈ ਅਤੇ ਮੈਂ ਸਵਰਗਵਾਸੀ ਸ੍ਰੀ/ਸ੍ਰੀਮਤੀ ਦਾ/ਦੀ ਇਕਲੋਤਾ/ਇਕਲੋਤੀ ਵਾਰਿਸ ਹਾਂ।
2. It has been brought to my attention that my Late Shri/Smt. had taken an insurance policy bearing no. with PNB MetLife India Insurance Co. Ltd. ("PNB MetLife") in the name of my Shri/Kum/Smt. wherein Late Shri/Smt. was the Policy Owner while Shri/Kum/Smt. is the Life Insured. ਇਹ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਮੇਰੇ ਸਵਰਗਵਾਸੀ ਸ੍ਰੀ/ਸ੍ਰੀਮਤੀ ਨੇ ਪੀਐਨਬੀ ਮੈਟਲਾਈਫ ਇੰਡੀਆ ਇੰਸ਼ੂਰੈਂਸ ਕੰਪਨੀ ਲਿਮਟਿਡ ਤੋਂ ਪਾਲਿਸੀ ਨੰਬਰ ਨਾਲ ("ਪੀਐਨਬੀ ਮੈਟਲਾਈਫ") ਮੇਰੇ ਸ੍ਰੀ/ਕੁ./ਸ੍ਰੀਮਤੀ ਨਾਮ 'ਤੇ ਬੀਮਾ ਲਿਆ ਹੋਇਆ ਹੈ, ਇੱਥੇ ਸਵਰਗਵਾਸੀ ਸ੍ਰੀ/ਸ੍ਰੀਮਤੀ ਪਾਲਿਸੀ ਮਾਲਕ ਸੀ ਜਦਕਿ ਸ੍ਰੀ/ਕੁ./ਸ੍ਰੀਮਤੀ ਜੀਵਨ ਬੀਮਿਤ ਹੈ।
3. It has been brought to my attention that Shri/Kum/Smt. has approached PNB MetLife with a request to change the ownership of the insurance policy held by my Late Shri/Smt., in his/her own name, in view of the death of Late Shri/Smt.; ਇਹ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਸ੍ਰੀ/ਕੁ./ਸ੍ਰੀਮਤੀ ਨੇ ਮੇਰੇ ਸਵਰਗਵਾਸੀ ਸ੍ਰੀ/ਸ੍ਰੀਮਤੀ ਦੁਆਰਾ ਲਈ ਗਈ ਬੀਮਾ ਪਾਲਿਸੀ ਦੀ ਮਲਕੀਅਤ ਬਦਲਣ ਲਈ ਪੀਐਨਬੀ ਮੈਟਲਾਈਫ ਨੂੰ ਸੰਪਰਕ ਕੀਤਾ ਸੀ, ਸਵਰਗਵਾਸੀ ਸ੍ਰੀ/ਸ੍ਰੀਮਤੀ ਦੀ ਮੌਤ ਨੂੰ ਮੱਦੇਨਜ਼ਰ ਰੱਖਦੇ ਹੋਏ, ਉਸ ਦੇ ਖੁਦ ਦੇ ਨਾਮ ਵਿੱਚ;
4. I hereby declare and state that I have no objection whatsoever if the ownership of the insurance policy above mentioned is changed in the name of Shri/Kum/Smt., as per his request. ਮੈਂ ਇਹ ਘੋਸ਼ਣਾ ਅਤੇ ਬਿਆਨ ਕਰਦਾ/ਕਰਦੀ ਹਾਂ ਕਿ ਮੈਨੂੰ ਉੱਪਰ ਜ਼ਿਕਰ ਕੀਤੇ ਸ੍ਰੀ/ਕੁ./ਸ੍ਰੀਮਤੀ ਦੇ ਨਾਮ 'ਤੇ ਬੀਮਾ ਪਾਲਿਸੀ ਦੀ ਮਲਕੀਅਤ ਬਦਲੇ ਜਾਣ 'ਤੇ ਕੋਈ ਇਤਰਾਜ਼ ਨਹੀਂ ਹੈ। ਉਸ ਦੀ ਬੈਨਤੀ ਅਨੁਸਾਰ
5. I hereby declare and state that I shall defend, indemnify and hold harmless PNB MetLife against any claim, counter – claim, demand, charge or liability that PNB MetLife may be exposed to on account of such change of ownership of the insurance in the name of the said Shri/Kum/Smt. ਮੈਂ ਘੋਸ਼ਣਾ ਕਰਦਾ/ਕਰਦੀ ਹਾਂ ਜਾਂ ਨਿਰਦੇਸ਼ਿਤ ਕਰਦਾ/ਕਰਦੀ ਕਿ ਮੈਂ ਉਸ ਕਿਸੇ ਵੀ ਦਾਅਵੇ, ਜਵਾਬੀ ਦਾਅਵੇ, ਮੰਗ, ਪ੍ਰਭਾਰ ਜਾਂ ਦੇਣਦਾਰੀ ਦੇ ਲਈ ਪੀਐਨਬੀ ਮੈਟਲਾਈਫ ਦਾ ਬਚਾਅ, ਮੁਆਵਜ਼ਾ ਅਤੇ ਬੇਕਸੂਰ ਰੱਖਾਂਗਾ/ਰੱਖਾਂਗੀ, ਜਿਸ ਨਾਲ ਪੀਐਨਬੀ ਮੈਟਲਾਈਫ ਸ੍ਰੀ/ਕੁਮਾਰੀ/ਸ੍ਰੀਮਤੀ ਨਾਮ ਦੀ ਮਲਕੀਅਤ ਵਿੱਚ

Made and executed on this day of, 20.....
..... 20 ਦੇ ਦਿਨ ਨੂੰ ਕੀਤੇ ਬਦਲਾਅ ਹੋਣ ਦੇ ਕਾਰਨ ਉਜਾਗਰ ਕਰ ਸਕਦਾ ਹੈ।

(Signature of Legal heir)
(ਕਨੂੰਨੀ ਨਾਮਜ਼ਦ ਦੇ ਦਸਖ਼ਤ)

Witnesses:

ਗਵਾਹ:

1.
2.

Note – The present policy servicing form contains original in English along with its vernacular translation. In the event of any disagreement arising between the translated version and the original English version, the English version shall be considered as final and shall prevail.

ਧਿਆਨ ਦਿਓ – ਵਰਤਮਾਨ ਪਾਲਿਸੀ ਸਰਵਿਸਿੰਗ ਫਾਰਮ ਇਸ ਦੀ ਸਥਾਨਕ ਭਾਸ਼ਾ ਅਨੁਵਾਦ ਦੇ ਨਾਲ ਹੀ ਮੂਲ ਅੰਗ੍ਰੇਜ਼ੀ ਦੇ ਮੂਲ ਰੂਪ ਵਿੱਚ ਹੁੰਦਾ ਹੈ। ਅਨੁਵਾਦਿਤ ਵਰਜਨ ਜਾਂ ਮੂਲ ਅੰਗ੍ਰੇਜ਼ੀ ਵਰਜਨ ਵਿੱਚ ਕੋਈ ਵੀ ਅਸਹਿਮਤੀ ਪੈਦਾ ਹੋਣ ਦੇ ਮਾਮਲੇ ਵਿੱਚ ਅੰਗ੍ਰੇਜ਼ੀ ਵਰਜਨ ਅੰਤਿਮ ਸਮਝਿਆ ਜਾਵੇਗਾ ਅਤੇ ਇਹ ਹੀ ਪ੍ਰਮਾਣਿਤ ਹੋਵੇਗਾ।